



ਪਰਸਨਜ਼ ਵਿਚ ਪਰਸਿਸਟੈਂਟ ਮਲਟੀਪਲ ਬੈਰੀਅਰਜ਼ (ਪੀ ਪੀ ਐੱਮ ਬੀ) ਭੱਤੇ ਤੋਂ ਨਾਂਹ ਦੀ ਅਪੀਲ ਕਰਨਾ: ਦੁਬਾਰਾ ਵਿਚਾਰ ਕਰਨ ਲਈ ਬੇਨਤੀ

ਇਸ ਹੈਲਪ ਸ਼ੀਟ ਲਈ ਫੰਡ ਹੈਲਥ ਸਾਇੰਸਿਜ਼ ਐਸੋਸੀਏਸ਼ਨ ਔਫ ਬੀ ਸੀ ਅਤੇ ਲਾਅ ਫਾਉਂਡੇਸ਼ਨ ਔਫ ਬੀ ਸੀ ਤੋਂ ਮਿਲੇ ਹਨ।

ਜੇ ਤੁਸੀਂ ਪਰਸਨਜ਼ ਵਿਚ ਪਰਸਿਸਟੈਂਟ ਮਲਟੀਪਲ ਬੈਰੀਅਰਜ਼ (ਪੀ ਪੀ ਐੱਮ ਬੀ) ਭੱਤੇ ਲਈ ਅਪਲਾਈ ਕੀਤਾ ਹੈ ਅਤੇ ਤੁਹਾਨੂੰ ਮਨਿਸਟਰੀ ਔਫ ਸੋਸ਼ਲ ਡਿਵੈਲਪਮੈਂਟ ਐਂਡ ਪੌਵਰਟੀ ਰਿਡਕਸ਼ਨ (ਐੱਮ ਐੱਸ ਡੀ ਪੀ ਆਰ) ਤੋਂ ਤੁਹਾਡੀ ਐਪਲੀਕੇਸ਼ਨ ਨਾਮਨਜ਼ੂਰ ਕਰਨ ਬਾਰੇ ਚਿੱਠੀ ਮਿਲੀ ਹੈ ਤਾਂ ਤੁਹਾਨੂੰ ਮਨਿਸਟਰੀ ਦੇ ਫੈਸਲੇ ਵਿਰੁੱਧ ਅਪੀਲ ਕਰਨ ਦਾ ਹੱਕ ਹੈ। ਤੁਸੀਂ ਰਿਕੂਐਸਟ ਫਾਰ ਰੀਕੌਨਸਿਡਰੇਸ਼ਨ (ਦੁਬਾਰਾ ਵਿਚਾਰ ਕਰਨ ਲਈ ਬੇਨਤੀ) ਦਰਜ ਕਰਵਾ ਸਕਦੇ ਹੋ।

ਇਹ ਹੈਲਪ ਸ਼ੀਟ ਅਪੀਲ ਦੀ ਕਾਰਵਾਈ ਨੂੰ ਅਤੇ ਇਹ ਸਮਝਣ ਵਿਚ ਤੁਹਾਡੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ ਕਿ ਆਪਣੀ ਰਿਕੂਐਸਟ ਫਾਰ ਰੀਕੌਨਸਿਡਰੇਸ਼ਨ (ਦੁਬਾਰਾ ਵਿਚਾਰ ਕਰਨ ਲਈ ਬੇਨਤੀ) ਕਿਵੇਂ ਕਰਨੀ ਹੈ।

ਕਿਰਪਾ ਕਰਕੇ ਇਹ ਨੋਟ ਕਰੋ ਕਿ ਭਾਵੇਂ ਇਹ ਹੈਲਪ ਸ਼ੀਟ ਅਪੀਲ ਦੀ ਕਾਰਵਾਈ ਬਾਰੇ ਸੰਖੇਪ ਜਾਣਕਾਰੀ ਦਿੰਦੀ ਹੈ ਅਤੇ ਇਹ ਸੁਝਾਅ ਦਿੰਦੀ ਹੈ ਕਿ ਤੁਸੀਂ ਕਾਮਯਾਬ ਹੋਣ ਦਾ ਆਪਣਾ ਮੌਕਾ ਕਿਵੇਂ ਵਧਾ ਸਕਦੇ ਹੋ, ਪਰ ਇਹ ਕਿਸੇ ਐਡਵੋਕੇਟ (ਹਿਮਾਇਤੀ) ਦੀ ਮਦਦ ਦੀ ਥਾਂ ਨਹੀਂ ਲੈਂਦੀ। ਕਿਸੇ ਐਡਵੋਕੇਟ ਨਾਲ ਗੱਲ ਕਰਨ ਲਈ, ਐਡਵੋਕੇਸੀ ਐਕਸੈੱਸ ਪ੍ਰੋਗਰਾਮ ਨਾਲ ਸੰਪਰਕ ਕਰੋ (604-872-1278 ਜਾਂ ਟੋਲ-ਫ੍ਰੀ 1-800-663-1278) ਜਾਂ ਪੌਵਰਟੀ ਦੇ ਵੈੱਬਸਾਈਟ (www.povnet.org) 'ਤੇ ਜਾਓ ਅਤੇ ਇਹ ਦੇਖਣ ਲਈ “ਫਾਈਂਡ ਐਨ ਐਡਵੋਕੇਟ” 'ਤੇ ਕਲਿੱਕ ਕਰੋ ਕਿ ਕੀ ਤੁਹਾਡੇ ਇਲਾਕੇ ਵਿਚ ਕੋਈ ਐਡਵੋਕੇਟ ਹੈ।

ਜੇ ਤੁਸੀਂ ਪੀ ਪੀ ਐੱਮ ਬੀ ਲਈ ਅਪਲਾਈ ਕਰਨ ਵਿਚ ਮਦਦ ਲੱਭ ਰਹੇ ਹੋ ਤਾਂ ਹੈਲਪ ਸ਼ੀਟ 6: ਪਰਸਨਜ਼ ਵਿਚ ਪਰਸਿਸਟੈਂਟ ਮਲਟੀਪਲ ਬੈਰੀਅਰਜ਼ (ਪੀ ਪੀ ਐੱਮ ਬੀ) ਭੱਤਾ ਦੇਖੋ।



ਆਪਣੇ ਪੀ ਪੀ ਐੱਮ ਬੀ ਭੱਤੇ ਤੋਂ ਨਾਂਹ ਦੀ ਅਪੀਲ ਕਿਵੇਂ ਕਰਨੀ ਹੈ

ਅਪੀਲ ਦੀ ਕਾਰਵਾਈ ਦੇ ਦੋ ਪੱਧਰ ਹਨ:

ਪੱਧਰ 1: ਰਿਕੂਐਸਟ ਫਾਰ ਰੀਕੋਨਸਿਡਰੇਸ਼ਨ

ਜੇ ਤੁਹਾਡੀ ਰਿਕੂਐਸਟ ਫਾਰ ਰੀਕੋਨਸਿਡਰੇਸ਼ਨ (ਦੁਬਾਰਾ ਵਿਚਾਰ ਕਰਨ ਲਈ ਬੇਨਤੀ) ਕਾਮਯਾਬ ਹੋ ਜਾਂਦੀ ਹੈ ਤਾਂ ਐੱਮ ਐੱਸ ਡੀ ਪੀ ਆਰ ਤੁਹਾਨੂੰ ਪੀ ਪੀ ਐੱਮ ਬੀ ਭੱਤਾ ਦੇਵੇਗੀ।

ਪੱਧਰ 2: ਅਪੀਲ ਟ੍ਰਿਬਿਊਨਲ

ਜੇ ਐੱਮ ਐੱਸ ਡੀ ਪੀ ਆਰ ਤੁਹਾਡੀ ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਰੱਦ ਕਰ ਦਿੰਦੀ ਹੈ ਤਾਂ ਤੁਸੀਂ ਅਪੀਲ ਦੀ ਕਾਰਵਾਈ ਦੇ ਅਗਲੇ ਪੱਧਰ 'ਤੇ ਜਾ ਸਕਦੇ ਹੋ ਅਤੇ ਅਪੀਲ ਟ੍ਰਿਬਿਊਨਲ ਕੋਲ ਅਪੀਲ ਕਰਨ ਲਈ ਕਹਿ ਸਕਦੇ ਹੋ। ਕਿਰਪਾ ਕਰਕੇ **ਹੈਲਪ ਸ਼ੀਟ 11 ਬੀ: ਪਰਸਨਲ ਵਿਦ ਪਰਸਿਸਟੈਂਟ ਮਲਟੀਪਲ ਬੈਰੀਅਰਜ਼ (ਪੀ ਪੀ ਐੱਮ ਬੀ) ਭੱਤੇ ਤੋਂ ਨਾਂਹ ਦੀ ਅਪੀਲ ਕਰਨਾ: ਅਪੀਲ ਟ੍ਰਿਬਿਊਨਲ** ਦੇਖੋ।

ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਲਈ ਅਪਲਾਈ ਕਿਵੇਂ ਕਰਨਾ ਹੈ

ਜਦੋਂ ਤੁਹਾਨੂੰ ਐੱਮ ਐੱਸ ਡੀ ਪੀ ਆਰ ਤੋਂ ਇਹ ਦੱਸਦੀ ਹੋਈ ਚਿੱਠੀ ਮਿਲਦੀ ਹੈ ਕਿ ਪੀ ਪੀ ਐੱਮ ਬੀ ਭੱਤੇ ਲਈ ਤੁਹਾਡੀ ਐਪਲੀਕੇਸ਼ਨ ਨੂੰ ਨਾਂਹ ਕਰ ਦਿੱਤੀ ਗਈ ਹੈ ਤਾਂ ਤੁਹਾਨੂੰ ਅੱਗੇ ਦਿੱਤੇ ਕਦਮ ਚੁੱਕਣੇ ਚਾਹੀਦੇ ਹਨ:

1. ਫੌਰਨ ਕਾਰਵਾਈ ਕਰੋ

ਆਪਣੀ ਰਿਕੂਐਸਟ ਫਾਰ ਰੀਕੋਨਸਿਡਰੇਸ਼ਨ 'ਤੇ ਫੌਰਨ ਕੰਮ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੀ ਮੁਕੰਮਲ ਕੀਤੀ ਹੋਈ ਬੇਨਤੀ **ਆਪਣੀ ਲੋਕਲ ਐੱਮ ਐੱਸ ਡੀ ਪੀ ਆਰ ਦੇ ਦਫਤਰ ਤੱਕ ਪਹੁੰਚਾਉਣ ਦੇ ਤੁਹਾਡੇ ਕੋਲ ਸਿਰਫ 20 ਕਾਰੋਬਾਰੀ ਦਿਨ ਹਨ।** ਦਿਨ 1 ਉਸ ਦਿਨ ਤੋਂ ਬਾਅਦ ਦਾ ਦਿਨ ਹੈ ਜਦੋਂ ਤੁਹਾਨੂੰ ਐੱਮ ਐੱਸ ਡੀ ਪੀ ਆਰ ਤੋਂ ਨਾਂਹ ਕਰਨ ਵਾਲੀ ਚਿੱਠੀ ਮਿਲਦੀ ਹੈ। ਉਸ ਦਿਨ ਤੋਂ, ਤੁਸੀਂ ਕੰਮਕਾਰ ਵਾਲੇ ਦਿਨ ਗਿਣਦੇ ਹੋ, ਪਰ ਵੀਕਐਂਡ ਜਾਂ ਛੁੱਟੀਆਂ ਵਾਲੇ ਦਿਨ ਨਹੀਂ।

ਭਾਵੇਂ ਕਿ ਆਪਣੀ ਬੇਨਤੀ 20 ਕਾਰੋਬਾਰੀ ਦਿਨਾਂ ਦੇ ਵਿਚ ਵਿਚ ਕਰਨਾ ਬਿਹਤਰ ਹੈ, ਮਨਿਸਟਰੀ ਸਮੇਂ ਦੀ ਐਕਸਟੈਨਸ਼ਨ (ਵਾਧਾ) ਦੇ ਦੇਵੇਗੀ ਜੇ ਤੁਹਾਨੂੰ ਹਿਮਾਇਤ ਕਰਨ ਵਾਲੇ ਪੇਪਰ ਲੈਣ ਅਤੇ ਦਰਜ ਕਰਵਾਉਣ ਲਈ ਵਾਧੂ ਸਮੇਂ ਦੀ ਲੋੜ ਹੈ, ਪਰ ਤੁਹਾਡੇ ਲਈ ਇਸ ਬਾਰੇ ਮਨਿਸਟਰੀ ਨੂੰ ਆਪਣੀ 20-ਕਾਰੋਬਾਰੀ-ਦਿਨਾਂ ਦੀ ਡੈੱਡਲਾਈਨ ਦੇ ਖਤਮ ਹੋਣ ਤੋਂ **ਪਹਿਲਾਂ** ਦੱਸਣਾ ਜ਼ਰੂਰੀ ਹੈ। ਜੇ ਤੁਹਾਨੂੰ ਐਕਸਟੈਨਸ਼ਨ ਦਿੱਤੀ ਜਾਂਦੀ ਹੈ ਤਾਂ ਦੁਬਾਰਾ ਵਿਚਾਰ ਕਰਨ ਦਾ ਫੈਸਲਾ ਤੁਹਾਨੂੰ ਐਕਸਟੈਨਸ਼ਨ ਦਿੱਤੇ ਜਾਣ ਦੇ ਦਿਨ ਤੋਂ ਬਾਅਦ 20 ਕਾਰੋਬਾਰੀ ਦਿਨਾਂ ਵਿਚ ਕੀਤਾ ਜਾਵੇਗਾ। ਕਿਰਪਾ ਕਰਕੇ ਇਹ ਨੋਟ ਕਰੋ ਕਿ ਭਾਵੇਂ ਤੁਹਾਡੇ ਕੋਲ ਐਕਸਟੈਨਸ਼ਨ ਹੈ, ਤੁਹਾਡੇ ਲਈ ਹਿਮਾਇਤ ਕਰਨ ਵਾਲੇ ਆਪਣੇ ਪੇਪਰ ਐਕਸਟੈਨਸ਼ਨ ਦੀ ਹੱਦ ਲੰਘਣ ਤੋਂ **ਪਹਿਲਾਂ** ਦਰਜ ਕਰਵਾਉਣਾ ਜ਼ਰੂਰੀ ਹੈ।

ਖਾਸ ਹਾਲਤਾਂ ਵਿਚ, ਐੱਮ ਐੱਸ ਡੀ ਪੀ ਆਰ ਤੁਹਾਨੂੰ ਐਕਸਟੈਨਸ਼ਨ ਦੇ ਸਕਦੀ ਹੈ ਜੇ ਤੁਸੀਂ ਆਪਣੀ ਮੁਢਲੀ 20-ਕਾਰੋਬਾਰੀ ਦਿਨਾਂ ਦੀ ਡੈੱਡਲਾਈਨ ਤੋਂ ਖੁੰਝ ਜਾਂਦੇ ਹੋ; ਉਦਾਹਰਣ ਲਈ ਜੇ ਤੁਸੀਂ ਮਨਿਸਟਰੀ ਨੂੰ ਬੀਮਾਰ ਹੋਣ ਕਾਰਨ ਇਹ ਦੱਸ ਨਹੀਂ ਸਕਦੇ ਕਿ ਤੁਸੀਂ ਦੁਬਾਰਾ ਵਿਚਾਰ ਲਈ ਬੇਨਤੀ ਕਰਨਾ ਚਾਹੁੰਦੇ ਹੋ ਜਾਂ ਤੁਹਾਨੂੰ ਐਕਸਟੈਨਸ਼ਨ ਦੀ ਲੋੜ ਹੈ। ਜਿੰਨਾ ਵੀ ਛੇਤੀ ਹੋ ਸਕੇ ਤੁਹਾਨੂੰ ਮਨਿਸਟਰੀ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਇਹ ਦੱਸਣਾ ਚਾਹੀਦਾ ਹੈ ਕਿ ਤੁਸੀਂ ਡੈੱਡਲਾਈਨ ਤੋਂ ਕਿਉਂ ਖੁੰਝ ਗਏ ਹੋ।

ਸੁਝਾਅ: ਐੱਮ ਐੱਸ ਡੀ ਪੀ ਆਰ ਤੋਂ ਨਾਂਹ ਦੀ ਚਿੱਠੀ ਮਿਲਣ ਤੋਂ ਛੇਤੀ ਬਾਅਦ ਉਸ ਦੇ ਉਪਰਲੇ ਪਾਸੇ ਤਾਰੀਕ ਲਿਖੋ, ਤਾਂ ਜੋ ਤੁਸੀਂ ਸਦਾ ਇਹ ਹਿਸਾਬ ਲਾ ਸਕੋ ਕਿ ਡੈੱਡਲਾਈਨ ਤੋਂ ਪਹਿਲਾਂ ਤੁਹਾਡੇ ਕੋਲ ਕਿੰਨੇ ਦਿਨ ਹਨ।



2. ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਫਾਰਮ ਲਈ

ਤੁਸੀਂ ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਫਾਰਮ ਮਨਿਸਟਰੀ ਤੋਂ ਲੈਂਦੇ ਹੋ। ਐਡਵੋਕੇਟਸ ਕੋਲ ਇਨ੍ਹਾਂ ਫਾਰਮਾਂ ਦੀਆਂ ਕਾਪੀਆਂ ਨਹੀਂ ਹੁੰਦੀਆਂ।

ਸੁਝਾਅ: ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਫਾਰਮ ਚੁੱਕਣ ਲਈ ਐੱਮ ਐੱਸ ਡੀ ਪੀ ਆਰ ਦੇ ਦਫਤਰ ਜਾਣ ਤੋਂ ਪਹਿਲਾਂ 1-866-866-0800 ਨੂੰ ਫੋਨ ਕਰੋ। ਇਸ ਤਰ੍ਹਾਂ, ਤੁਹਾਡੇ ਵਲੋਂ ਫਾਰਮ ਚੁੱਕਣ ਤੋਂ ਪਹਿਲਾਂ ਵਰਕਰ ਆਪਣੇ ਭਾਗ ਭਰਨ ਦੇ ਯੋਗ ਹੋਵੇਗਾ।

ਆਪਣੇ ਐੱਮ ਐੱਸ ਡੀ ਪੀ ਆਰ ਦੇ ਦਫਤਰ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਕੋਲ ਇਹ ਹੋਣੇ ਚਾਹੀਦੇ ਹਨ:

ਏ) ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਫਾਰਮ।

ਬੀ) ਤੁਹਾਡੇ ਵਲੋਂ ਅਤੇ ਤੁਹਾਡੇ ਮੈਡੀਕਲ ਪ੍ਰੋਫੈਸ਼ਨਲ ਵਲੋਂ ਭਰੇ ਗਏ ਪੀ ਪੀ ਐੱਮ ਬੀ ਐਪਲੀਕੇਸ਼ਨ ਫਾਰਮ ਦੀ ਇਕ ਕਾਪੀ।

ਸੀ) ਕਿਸੇ ਵੀ ਉਸ ਪੇਪਰ ਦੀ ਇਕ ਕਾਪੀ ਜਿਹੜਾ ਤੁਹਾਡੇ ਮੈਡੀਕਲ ਪ੍ਰੋਫੈਸ਼ਨਲ ਨੇ ਜਾਂ ਤੁਸੀਂ ਐਪਲੀਕੇਸ਼ਨ ਦੇ ਹਿੱਸੇ ਵਜੋਂ ਫਾਰਮ ਨਾਲ ਲਗਾਇਆ ਹੈ।

ਡੀ) ਐੱਮ ਐੱਸ ਡੀ ਪੀ ਆਰ ਤੋਂ ਨਾਂਹ ਦੀ ਉਹ ਚਿੱਠੀ ਜਿਹੜੀ ਕਹਿੰਦੀ ਹੈ ਕਿ ਮਨਿਸਟਰੀ ਨੇ ਪੀ ਪੀ ਐੱਮ ਬੀ ਲਈ ਤੁਹਾਡੀ ਐਪਲੀਕੇਸ਼ਨ ਰੱਦ ਕਰ ਦਿੱਤੀ ਹੈ। ਤੁਹਾਡੇ ਕੋਲ ਇਸ ਚਿੱਠੀ ਦੀ ਪਹਿਲਾਂ ਹੀ ਇਕ ਕਾਪੀ ਹੈ।

3. ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਫਾਰਮ ਮੁਕੰਮਲ ਕਰੋ

ਭਾਗ ਇਕ: ਇਹ ਭਾਗ ਮਨਿਸਟਰੀ ਦੇ ਵਰਕਰ ਵਲੋਂ ਭਰਿਆ ਗਿਆ ਹੋਣਾ ਚਾਹੀਦਾ ਹੈ। ਇਸ ਵਿਚ ਤੁਹਾਡਾ ਨਾਂ ਅਤੇ ਮੌਜੂਦਾ ਐਡਰੈਸ ਸ਼ਾਮਲ ਹਨ। ਇਹ ਖੱਕਾ ਕਰੋ ਕਿ ਇਹ ਜਾਣਕਾਰੀ ਸਹੀ ਹੈ।

ਭਾਗ ਦੋ: ਇਹ ਮਨਿਸਟਰੀ ਦੇ ਵਰਕਰ ਵਲੋਂ ਭਰਿਆ ਜਾਂਦਾ ਹੈ। ਇਹ ਖੱਕਾ ਕਰਨ ਲਈ ਚੈੱਕ ਕਰੋ ਕਿ ਇਸ ਵਿਚ ਅੱਗੇ ਦਿੱਤੀ ਸਾਰੀ ਜਾਣਕਾਰੀ ਹੈ:

ਏ) ਐੱਮ ਐੱਸ ਡੀ ਪੀ ਆਰ ਦਾ ਫੈਸਲਾ ਕੀ ਹੈ। ਆਮ ਤੌਰ 'ਤੇ ਮਨਿਸਟਰੀ ਨੇ ਉਹ ਲਿਖਿਆ ਹੋਵੇਗਾ ਜੋ ਤੁਹਾਡੀ ਪੀ ਪੀ ਐੱਮ ਬੀ ਤੋਂ ਨਾਂਹ ਦੀ ਚਿੱਠੀ ਕਹਿੰਦੀ ਹੈ।

ਬੀ) ਜੇ ਤੁਹਾਨੂੰ ਪਹਿਲਾਂ ਹੀ ਪੀ ਪੀ ਐੱਮ ਬੀ ਮਿਲ ਰਿਹਾ ਹੈ ਤਾਂ ਉਹ ਮਹੀਨਾ ਚੈੱਕ ਕਰੋ ਜਿਸ ਤੋਂ ਫੈਸਲਾ ਲਾਗੂ ਹੈ। ਤੁਹਾਡੇ ਭੱਤੇ ਘਟਾਏ ਜਾਣ ਤੋਂ ਪਹਿਲਾਂ ਐੱਮ ਐੱਸ ਡੀ ਪੀ ਆਰ ਤਿੰਨ ਮਹੀਨੇ ਦੇ ਪਰਿਵਰਤਨ ਦੇ ਸਮੇਂ ਦੀ ਆਗਿਆ ਦਿੰਦੀ ਹੈ।

ਸੀ) ਐੱਮ ਐੱਸ ਡੀ ਪੀ ਆਰ ਤੋਂ ਤੁਹਾਨੂੰ ਨਾਂਹ ਦੀ ਚਿੱਠੀ ਮਿਲਣ ਦੀ ਤਾਰੀਕ। ਇਹ ਖੱਕਾ ਕਰਨ ਲਈ ਚੈੱਕ ਕਰੋ ਕਿ ਤਾਰੀਕ ਸਹੀ ਹੈ ਕਿਉਂਕਿ ਇਹ ਇਸ ਗੱਲ 'ਤੇ ਅਸਰ ਪਾਉਂਦੀ ਹੈ ਕਿ ਆਪਣੀ ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਦਰਜ ਕਰਵਾਉਣ ਲਈ 20 ਕਾਰੋਬਾਰੀ ਦਿਨਾਂ ਵਿੱਚੋਂ ਤੁਹਾਡੇ ਕੋਲ ਕਿੰਨਾ ਸਮਾਂ ਬਚਿਆ ਹੈ। ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਉਹ ਤਾਰੀਕ ਲਿਖ ਲਉ ਜਦੋਂ ਤੱਕ ਤੁਹਾਡੀ ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਦਿੱਤੀ ਜਾਣੀ ਹੈ।

ਡੀ) ਫੈਸਲਾ ਕਰਨ ਲਈ ਐੱਮ ਐੱਸ ਡੀ ਪੀ ਆਰ ਵਲੋਂ ਵਰਤਿਆ ਗਿਆ ਕਾਨੂੰਨ। ਪੀ ਪੀ ਐੱਮ ਬੀ ਨਾਲ ਸੰਬੰਧਿਤ ਕਾਨੂੰਨ ਕਹਿੰਦਾ ਹੈ ਕਿ ਭੱਤੇ ਲਈ ਯੋਗ ਹੋਣ ਲਈ:

- ਤੁਹਾਡੇ ਸਿਹਤ ਮਾਹਰ (ਹੈਲਥ ਪ੍ਰੋਫੈਸ਼ਨਲ) ਲਈ ਇਹ ਕਹਿਣਾ ਜ਼ਰੂਰੀ ਹੈ ਕਿ ਤੁਹਾਡੀ ਕੋਈ ਮੈਡੀਕਲ ਹਾਲਤ ਹੈ (ਇਸ ਵਿਚ ਨਸ਼ਾ ਵੀ ਸ਼ਾਮਲ ਕੀਤਾ ਜਾ ਸਕਦਾ ਹੈ) ਜਿਹੜੀ ਇਕ ਸਾਲ ਤੱਕ ਰਹੀ ਹੈ ਅਤੇ ਇਸ ਦੇ ਘੱਟੋ ਘੱਟ 2 ਸਾਲ ਜਾਂ ਜ਼ਿਆਦਾ ਸਮੇਂ ਲਈ ਜਾਰੀ ਰਹਿਣ ਦੀ ਸੰਭਾਵਨਾ ਹੈ, ਜਾਂ ਤੁਹਾਡੀ ਸਿਹਤ ਦੀ ਕੋਈ ਅਜਿਹੀ ਹਾਲਤ ਹੈ ਜਿਹੜੀ ਪਿਛਲੇ ਸਾਲ ਵਿਚ ਅਕਸਰ ਵਾਪਰੀ ਹੈ ਅਤੇ ਇਸ ਦੇ ਘੱਟੋ ਘੱਟ 2 ਹੋਰ ਸਾਲ ਜਾਰੀ ਰਹਿਣ ਦੀ ਸੰਭਾਵਨਾ ਹੈ।
- ਤੁਹਾਡੇ ਸਿਹਤ ਮਾਹਰ ਵਲੋਂ ਇਹ ਦੱਸਿਆ ਜਾਣਾ ਜ਼ਰੂਰੀ ਹੈ ਕਿ ਤੁਹਾਡੀ ਮੈਡੀਕਲ ਹਾਲਤ ਕਿਵੇਂ ਤੁਹਾਨੂੰ ਕੰਮ ਲੱਭਣ, ਪ੍ਰਵਾਨ ਕਰਨ ਜਾਂ ਜਾਰੀ ਰੱਖਣ ਤੋਂ ਰੋਕਦੀ ਹੈ।
- ਤੁਹਾਡੇ ਲਈ ਇਹ ਕਹਿਣਾ ਜ਼ਰੂਰੀ ਹੈ ਕਿ ਆਪਣੀ ਮੈਡੀਕਲ ਹਾਲਤ ਦੇ ਇਲਾਵਾ ਕੰਮ ਦੇ ਰਾਹ ਵਿਚ ਤੁਹਾਡੀ ਘੱਟੋ ਘੱਟ ਇਕ ਗੰਭੀਰ ਰੁਕਾਵਟ ਹੈ।



ਭਾਗ ਤਿੰਨ: ਇਹ ਭਾਗ ਤੁਹਾਡੇ ਵਲੋਂ ਭਰਿਆ ਜਾਂਦਾ ਹੈ।

ਏ) ਐੱਮ ਐੱਸ ਡੀ ਪੀ ਆਰ ਦੀ ਨਾਂਹ ਦੀ ਚਿੱਠੀ ਇਹ ਕਾਰਨ ਦੱਸਦੀ ਹੈ ਕਿ ਮਨਿਸਟਰੀ ਨੇ ਤੁਹਾਡੀ ਪੀ ਪੀ ਐੱਮ ਬੀ ਲਈ ਐਪਲੀਕੇਸ਼ਨ ਰੱਦ ਕਿਉਂ ਕੀਤੀ ਹੈ। ਉਨ੍ਹਾਂ ਕਾਰਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੀ ਤੁਹਾਡੇ ਸਿਹਤ ਮਾਹਰ ਵਲੋਂ ਤੁਹਾਡੀ ਹੈਲਥ ਅਸੈਸਮੈਂਟ ਉੱਪਰ ਲਿਖੀਆਂ ਗੱਲਾਂ ਨਾਲ ਅਤੇ ਤੁਸੀਂ ਰੁਜ਼ਗਾਰ ਦੇ ਰਾਹ ਵਿਚ ਜਿਹੜੀਆਂ ਰੁਕਾਵਟਾਂ ਦੀ ਪਛਾਣ ਕੀਤੀ ਹੈ ਉਨ੍ਹਾਂ ਨਾਲ ਤੁਲਨਾ ਕਰੋ। ਐੱਮ ਐੱਸ ਡੀ ਪੀ ਆਰ ਨੇ ਤੁਹਾਨੂੰ ਤੁਹਾਡੇ ਸਿਹਤ ਮਾਹਰ ਵਲੋਂ ਤੁਹਾਡੀ ਹੈਲਥ ਅਸੈਸਮੈਂਟ ਉੱਪਰ ਲਿਖੀ ਗਈ ਜਾਣਕਾਰੀ ਕਰਕੇ ਨਾਂਹ ਕੀਤੀ ਹੋ ਸਕਦੀ ਹੈ, ਜਾਂ ਇਹ ਇਸ ਕਰਕੇ ਹੋ ਸਕਦਾ ਹੈ ਕਿਉਂਕਿ ਤੁਹਾਡੇ ਸਿਹਤ ਮਾਹਰ ਨੇ ਕੁਝ ਜਾਣਕਾਰੀ ਨਾ ਦਿੱਤੀ ਹੋ ਸਕਦੀ ਹੈ। ਇਹ ਦੇਖੋ ਕਿ ਤੁਹਾਡੇ ਸਿਹਤ ਮਾਹਰ ਨੇ ਤੁਹਾਡੀ ਮੈਡੀਕਲ ਹਾਲਤ (ਹਾਲਤਾਂ) ਬਾਰੇ ਕੀ ਕਿਹਾ ਸੀ ਅਤੇ ਇਹ ਤੁਹਾਡੇ ਕੰਮ ਕਰਨ ਦੀ ਸਮਰਥਾ 'ਤੇ ਕਿਵੇਂ ਅਸਰ ਪਾਉਂਦਾ ਹੈ। ਜਾਂ ਐੱਮ ਐੱਸ ਡੀ ਪੀ ਆਰ ਨੇ ਤੁਹਾਨੂੰ ਇਸ ਕਰਕੇ ਨਾਂਹ ਕੀਤੀ ਹੋ ਸਕਦੀ ਹੈ ਕਿਉਂਕਿ ਤੁਸੀਂ ਬੰਦਸ਼ਾਂ ਵਿੱਚੋਂ ਘੱਟੋ ਘੱਟ ਇਕ 'ਤੇ ਨਿਸ਼ਾਨੀ ਨਹੀਂ ਲਾਈ ਜਾਂ ਕੰਮ ਦੇ ਰਾਹ ਵਿਚ ਕੋਈ ਹੋਰ ਗੰਭੀਰ ਰੁਕਾਵਟ ਦੀ ਪਛਾਣ ਨਹੀਂ ਕੀਤੀ ਅਤੇ ਕੁਝ ਪੇਪਰਾਂ ਨਾਲ ਇਸ ਦਾ ਸਬੂਤ ਨਹੀਂ ਦਿੱਤਾ।

ਬੀ) ਕੀ ਹੈਲਥ ਅਸੈਸਮੈਂਟ ਵਿਚ ਕੋਈ ਚੀਜ਼ ਹੈ (ਜਾਂ ਇਸ ਵਿੱਚੋਂ ਬਾਹਰ ਰਹਿ ਗਈ ਹੈ) ਜਿਹੜੀ ਪੀ ਪੀ ਐੱਮ ਬੀ ਲਈ ਤੁਹਾਡੀ ਐਪਲੀਕੇਸ਼ਨ ਦਾ ਨੁਕਸਾਨ ਕਰਦੀ ਹੈ? ਉਦਾਹਰਣ ਲਈ, ਕੀ ਤੁਹਾਡੇ ਸਿਹਤ ਮਾਹਰ ਨੇ ਤੁਹਾਡੇ ਹਲਕਾ ਕੰਮ ਕਰਨ ਦੇ ਯੋਗ ਹੋਣ ਬਾਰੇ ਕੁਝ ਕਿਹਾ ਸੀ? ਕੀ ਤੁਹਾਡਾ ਸਿਹਤ ਮਾਹਰ ਇਸ ਚੀਜ਼ ਬਾਰੇ ਵੇਰਵੇ ਦੇਣ ਵਿਚ ਫੇਲ੍ਹ ਹੋਇਆ ਹੈ ਕਿ ਤੁਹਾਡੀ ਮੈਡੀਕਲ ਹਾਲਤ (ਹਾਲਤਾਂ) ਤੁਹਾਨੂੰ ਕੰਮ ਕਰਨ ਤੋਂ ਕਿਵੇਂ ਰੋਕਦੀ ਹੈ? ਕੀ ਤੁਸੀਂ ਕੰਮ ਦੇ ਰਾਹ ਵਿਚ ਕਿਸੇ ਰੁਕਾਵਟ ਦੀ ਪਛਾਣ ਕਰਨ ਵਿਚ ਜਾਂ ਇਸ ਦੀ ਹਿਮਾਇਤ ਵਿਚ ਕੋਈ ਪੇਪਰ ਦੇਣ ਵਿਚ ਫੇਲ੍ਹ ਹੋਏ ਹੋ? ਐੱਮ ਐੱਸ ਡੀ ਪੀ ਆਰ ਇਨ੍ਹਾਂ ਨੂੰ ਤੁਹਾਡੀ ਐਪਲੀਕੇਸ਼ਨ ਰੱਦ ਕਰਨ ਦੇ ਕਾਰਨਾਂ ਵਜੋਂ ਵਰਤ ਸਕਦੀ ਹੈ।

ਸੀ) ਫਾਰਮ ਦਾ ਭਾਗ ਤਿੰਨ ਭਰੋ ਅਤੇ ਉਹ ਰੁਕਾਵਟਾਂ ਦੱਸੋ ਜਿਨ੍ਹਾਂ ਦਾ ਤੁਹਾਨੂੰ ਕੰਮ ਲੱਭਣ ਜਾਂ ਜਾਰੀ ਰੱਖਣ ਲਈ ਸਾਹਮਣਾ ਕਰਨਾ ਪੈਂਦਾ ਹੈ। ਸਮੱਸਿਆਵਾਂ ਦੀਆਂ ਅਸਲੀ ਉਦਾਹਰਣਾਂ ਦਿਉ। ਜੇ ਕਿਸੇ ਨੇ ਇਹ ਕਿਹਾ ਹੈ ਕਿ ਤੁਹਾਨੂੰ ਦੁਬਾਰਾ ਟਰੇਨਿੰਗ ਕੀਤਾ ਜਾ ਸਕਦਾ ਹੈ ਤਾਂ ਇਹ ਸਪਸ਼ਟ ਕਰੋ ਕਿ ਇਹ ਤੁਹਾਡੇ ਲਈ ਔਖਾ ਕਿਉਂ ਹੋਵੇਗਾ। ਜਾਂ, ਜੇ ਤੁਸੀਂ ਦੁਬਾਰਾ ਟਰੇਨਿੰਗ ਲੈਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਦੱਸੋ ਕਿ ਤੁਸੀਂ ਇਸ ਨੂੰ ਪੂਰੀ ਕਰਨ ਦੇ ਅਯੋਗ ਕਿਉਂ ਸੀ ਜਾਂ ਇਸ ਨਾਲ ਕੰਮ ਕਿਉਂ ਨਹੀਂ ਮਿਲਿਆ।

ਭਾਗ ਚਾਰ: ਇਹ ਭਾਗ ਤੁਹਾਡੇ ਵਲੋਂ ਭਰਿਆ ਜਾਂਦਾ ਹੈ। ਤੁਹਾਡੇ ਲਈ ਫਾਰਮ 'ਤੇ ਦਸਖਤ ਕਰਨਾ, ਇਸ 'ਤੇ ਤਾਰੀਕ ਪਾਉਣਾ ਅਤੇ ਜੇ ਤੁਹਾਡੇ ਕੋਲ ਹੋਵੇ ਤਾਂ ਆਪਣਾ ਫੋਨ ਨੰਬਰ ਲਿਖਣਾ ਜ਼ਰੂਰੀ ਹੈ।

4. ਮਦਦ ਕਰਨ ਵਾਲੀ ਹੋਰ ਜਾਣਕਾਰੀ

ਹੋਰ ਜਾਣਕਾਰੀ - ਤੁਹਾਡੀ ਸਿਹਤ ਦੀ ਹਾਲਤ ਬਾਰੇ ਅਤੇ ਕੰਮ ਦੇ ਰਾਹ ਵਿਚ ਹੋਰ ਰੁਕਾਵਟਾਂ - ਤੁਹਾਨੂੰ ਆਪਣੀ ਪੀ ਪੀ ਐੱਮ ਬੀ ਲਈ ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਦੀ ਕਾਮਯਾਬੀ ਦਾ ਮੌਕਾ ਦੇਣ ਲਈ ਬਹੁਤ ਮਹੱਤਵਪੂਰਨ ਹੈ। ਕੁਝ ਖਿਆਲ ਇਹ ਹਨ ਜਿਹੜੇ ਮਦਦ ਕਰ ਸਕਦੇ ਹਨ:

ਏ) ਉਸ ਜਾਣਕਾਰੀ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ ਜਿਹੜੀ ਉਨ੍ਹਾਂ ਨੇ ਪੀ ਪੀ ਐੱਮ ਬੀ ਹੈਲਥ ਅਸੈਸਮੈਂਟ ਵਿਚ ਦਿੱਤੀ ਹੈ, ਅਤੇ ਇਹ ਦੱਸੋ ਕਿ ਇਹ ਕਿਵੇਂ ਤੁਹਾਡੀ ਐਪਲੀਕੇਸ਼ਨ ਦਾ ਨੁਕਸਾਨ ਕਰ ਸਕਦੀ ਹੈ। ਆਪਣੇ ਸਿਹਤ ਮਾਹਰ ਨਾਲ ਇਹ ਗੱਲਬਾਤ ਕਰੋ ਕਿ ਪੀ ਪੀ ਐੱਮ ਬੀ ਭੱਤਾ ਤੁਹਾਡੇ ਲਈ ਅਤੇ ਤੁਹਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ। ਆਪਣੇ ਸਿਹਤ ਮਾਹਰ ਤੋਂ ਚਿੱਠੀ ਦੀ ਮੰਗ ਕਰੋ ਜਿਹੜੀ ਇਹ ਦੱਸਦੀ ਹੋਵੇ ਕਿ ਤੁਹਾਡੀ ਹਾਲਤ ਤੁਹਾਨੂੰ ਕਿਉਂ ਕੰਮ ਲੱਭਣ, ਪ੍ਰਵਾਨ ਕਰਨ ਜਾਂ ਜਾਰੀ ਰੱਖਣ ਤੋਂ ਰੋਕਦੀ ਹੈ। ਯਾਦ ਰੱਖੋ ਕਿ ਐੱਮ ਐੱਸ ਡੀ ਪੀ ਆਰ ਇਸ ਚੀਜ਼ ਬਾਰੇ ਵੇਰਵੇ ਚਾਹੁੰਦੀ ਹੈ ਕਿ ਤੁਹਾਡੀ ਮੈਡੀਕਲ ਹਾਲਤ (ਹਾਲਤਾਂ) ਕਿਵੇਂ ਤੁਹਾਨੂੰ ਕੰਮ ਕਰਨ ਤੋਂ ਜਾਂ ਦੁਬਾਰਾ ਟਰੇਨਿੰਗ ਲੈਣ ਤੋਂ ਰੋਕਦੀ ਹੈ। ਐੱਮ ਐੱਸ ਡੀ ਪੀ ਆਰ ਦੇ ਦਫਤਰ ਵਿਚ ਤੁਹਾਡੀ ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਦੇਣ ਦੀ ਡੈੱਡਲਾਈਨ ਕਰਕੇ ਇਹ ਜ਼ਰੂਰੀ ਹੈ ਕਿ ਤੁਹਾਡਾ ਸਿਹਤ ਮਾਹਰ ਇਹ ਚਿੱਠੀ ਛੇਤੀ ਤੋਂ ਛੇਤੀ ਲਿਖੇ। ਬਦਕਿਸਮਤੀ ਨਾਲ, ਐੱਮ ਐੱਸ ਡੀ ਪੀ ਆਰ, ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਲਈ ਮੈਡੀਕਲ ਚਿੱਠੀਆਂ ਲਈ ਖਰਚਾ ਨਹੀਂ



ਦੇਵੇਗੀ।

ਬੀ) ਜੇ ਐੱਮ ਐੱਸ ਡੀ ਪੀ ਆਰ ਇਹ ਕਹਿੰਦੀ ਹੈ ਕਿ ਉਨ੍ਹਾਂ ਨੇ ਤੁਹਾਨੂੰ ਇਸ ਕਰਕੇ ਨਾਂਹ ਕੀਤੀ ਹੈ ਕਿਉਂਕਿ ਤੁਸੀਂ ਇਹ ਸਾਬਤ ਨਹੀਂ ਕੀਤਾ ਕਿ ਤੁਹਾਡੀ ਕੰਮ ਦੇ ਰਾਹ ਵਿਚ ਰੁਕਾਵਟ ਹੈ ਤਾਂ ਐਪਲੀਕੇਸ਼ਨ ਫਾਰਮ ਦੇ ਸਫਾ 5 'ਤੇ ਲਿਸਟ ਉੱਪਰ ਇਕ ਵਾਰ ਫਿਰ ਵਿਚਾਰ ਕਰੋ। ਜੇ ਤੁਸੀਂ ਇਹ ਸੋਚਦੇ ਹੋਵੋ ਕਿ ਤੁਹਾਨੂੰ ਕੰਮ ਦੇ ਰਾਹ ਵਿਚ ਕੋਈ ਹੋਰ ਗੰਭੀਰ ਰੁਕਾਵਟ ਹੈ ਜਿਸ ਦਾ ਲਿਸਟ ਵਿਚ ਜ਼ਿਕਰ ਨਹੀਂ ਹੈ ਤਾਂ ਇਸ ਦੀ ਪਛਾਣ ਕਰੋ। ਜੇ ਤੁਸੀਂ ਕਿਸੇ ਰੁਕਾਵਟ ਦੀ ਪਛਾਣ ਕੀਤੀ ਹੈ ਅਤੇ ਐੱਮ ਐੱਸ ਡੀ ਪੀ ਆਰ ਸਬੂਤ ਮੰਗ ਰਹੀ ਹੈ ਤਾਂ ਇਹ ਲੈਣ ਦੀ ਕੋਸ਼ਿਸ਼ ਕਰੋ ਅਤੇ ਲਉ ਅਤੇ ਦਰਜ ਕਰਵਾਉ। ਤੁਸੀਂ ਹੋਰ ਮਾਹਰਾਂ (ਪ੍ਰੋਫੈਸ਼ਨਲਜ਼) ਜਾਂ ਮਦਦ ਕਰਨ ਵਾਲੇ ਲੋਕਾਂ ਨੂੰ ਚਿੱਠੀ ਲਿਖਣ ਲਈ ਕਹਿ ਸਕਦੇ ਹੋ ਜਿਹੜੇ ਤੁਹਾਡੀਆਂ ਸੀਮਾਵਾਂ ਜਾਣਦੇ ਹਨ। ਯਾਦ ਰੱਖੋ, ਐੱਮ ਐੱਸ ਡੀ ਪੀ ਆਰ ਕਿਸੇ ਦੋਸਤ ਦੀ ਚਿੱਠੀ ਨਾਲੋਂ ਕਿਸੇ ਸਿਹਤ ਮਾਹਰ ਜਾਂ ਹੋਰ ਮਾਹਰ ਦੀ ਚਿੱਠੀ ਨੂੰ ਜ਼ਿਆਦਾ ਮਹੱਤਵ ਦੇਵੇਗੀ।

5. ਆਪਣੀ ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਦਰਜ ਕਰਵਾਉ

ਆਪਣੀ ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਮੁਕੰਮਲ ਕਰ ਲੈਣ ਤੋਂ ਫੌਰਨ ਬਾਅਦ ਇਸ ਨੂੰ ਐੱਮ ਐੱਸ ਡੀ ਪੀ ਆਰ ਦੇ ਆਪਣੇ ਲੋਕਲ ਦਫਤਰ ਨੂੰ ਲੈ ਕੇ ਜਾਉ। ਡੈੱਡਲਾਈਨ ਚੈੱਕ ਕਰੋ। ਆਖਰੀ ਮਿੰਟ ਤੱਕ ਉਡੀਕ ਨਾ ਕਰੋ। ਇਹ ਪੱਕਾ ਕਰੋ ਕਿ ਤੁਹਾਡੇ ਕੋਲ ਇਸ ਦੀ ਕਾਪੀ ਹੈ।

ਆਮ ਹਾਲਤਾਂ ਵਿਚ, ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਮਿਲ ਜਾਣ ਤੋਂ ਬਾਅਦ, ਮਨਿਸਟਰੀ ਦੁਬਾਰਾ ਵਿਚਾਰ ਕਰਨ ਦਾ ਆਪਣਾ ਫੈਸਲਾ ਕਰਨ ਲਈ 10 ਕਾਰੋਬਾਰੀ ਦਿਨਾਂ ਤੱਕ ਲਵੇਗੀ। ਦੁਬਾਰਾ ਵਿਚਾਰ ਕਰਨ ਦਾ ਫੈਸਲਾ ਤੁਹਾਨੂੰ ਡਾਕ ਰਾਹੀਂ ਭੇਜਿਆ ਜਾਵੇਗਾ।

ਯਾਦ ਰੱਖੋ, ਜੇ ਐੱਮ ਐੱਸ ਡੀ ਪੀ ਆਰ ਤੁਹਾਡੀ ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਨੂੰ ਰੱਦ ਕਰ ਦਿੰਦੀ ਹੈ ਤਾਂ ਤੁਸੀਂ ਅਪੀਲ ਟ੍ਰਿਬਿਊਨਲ ਕੋਲ ਸੁਣਵਾਈ ਲਈ ਬੇਨਤੀ ਕਰ ਸਕਦੇ ਹੋ। ਇਸ ਬਾਰੇ ਜਾਣਕਾਰੀ ਲਈ, **ਹੈਲਪ ਸ਼ੀਟ 5ਬੀ: ਪਰਸਨਜ਼ ਵਿਦ ਡਿਸਟ੍ਰਿਬਿਲਟੀਜ਼ (ਪੀ ਡਬਲਯੂ ਡੀ) ਭੱਤੇ ਤੋਂ ਨਾਂਹ ਦੀ ਅਪੀਲ ਕਰਨਾ: ਅਪੀਲ ਟ੍ਰਿਬਿਊਨਲ** ਦੇਖੋ।

ਦੁਬਾਰਾ ਵਿਚਾਰ ਕਰਨ ਦੀ ਬੇਨਤੀ 'ਤੇ ਫੈਸਲਾ ਕਰਨ ਲਈ ਜੇ ਮਨਿਸਟਰੀ ਨਿਯਮਾਂ ਨਾਲੋਂ ਜ਼ਿਆਦਾ ਸਮਾਂ ਲਾਉਂਦੀ ਹੈ ਤਾਂ ਦੇਰੀ ਦੇ ਨਤੀਜੇ ਵਜੋਂ ਤੁਹਾਡੇ ਪੈਸੇ ਨਹੀਂ ਘਟਣਗੇ।



ਇਹ ਹੈਲਪ ਸ਼ੀਟ ਡਿਸਏਬਿਲਟੀ ਅਲਾਇੰਸ ਬੀ ਸੀ ਦੇ ਇਕ ਪ੍ਰੋਗਰਾਮ ਐਡਵੋਕੇਸੀ ਐਕਸੈੱਸ ਵਲੋਂ ਤਿਆਰ ਕੀਤੀ ਗਈ ਸੀ।
ਬੀ ਸੀ ਡਿਸਏਬਿਲਟੀ ਹੈਲਪ ਸ਼ੀਟਾਂ ਲਈ ਫੰਡ ਦੇਣ ਵਾਸਤੇ ਹੈਲਥ ਸਾਇੰਸਿਜ਼ ਐਸੋਸੀਏਸ਼ਨ ਔਫ ਬ੍ਰਿਟਿਸ਼ ਕੋਲੰਬੀਆ ਅਤੇ
ਲਾਅ ਫਾਉਂਡੇਸ਼ਨ ਔਫ ਬ੍ਰਿਟਿਸ਼ ਕੋਲੰਬੀਆ ਦਾ ਧੰਨਵਾਦ।

1450-605 Robson St., Vancouver, BC V6B 5J3 • ਟੈਲੀਫੋਨ: 604-872-1278 • ਫੈਕਸ 604-875-9227
ਟੋਲ ਫਰੀ 1-800-663-1278 • www.disabilityalliancebc.org

ਹੈਲਪ ਸ਼ੀਟਾਂ ਦੀ ਪੂਰੀ ਲੜੀ ਅਤੇ ਡੀ ਏ ਬੀ ਸੀ ਦੀਆਂ ਸਾਰੀਆਂ ਲਿਖਤਾਂ ਇੱਥੇ ਮੁਫਤ ਉਪਲਬਧ ਹਨ:
<https://disabilityalliancebc.org/publications>.



we are all
connected

